

Indian Institute of Technology Guwahati
 Guwahati- 781 039, India
 Phone: +91-361-258300, FAX: +91-361-2690762
IITG/F&A/Int. Audit/2019-20
INVITING EXPRESSION OF INTEREST FROM
CHARTERED ACCOUNTANT FIRMS
 invites tender from Chartered Accountant /Cost
 firms, for conducting Internal Audit of the Institute.
 Terms and conditions and prescribed forms can be
 obtained from the website: <http://www.iitg.ac.in> and
 forms should reach the Institute on or before 14.00
 12.2019.

Interim Registrar,
IIT Guwahati

ATION LIMITED
 Patiala-140091
www.pstcl.org
 e-trd@pstcl.org

R

STQ-5118

Package for
 and commissioning
 VAR 220 KV Bus
 at 400 KV
 Dhuri &
 along with
 of Allied bays.

2 Nos.

20 at 11.30 A.M.

0 upto 11.30 A.M.

1.20 11.30 A.M.

ed from PSTCL e-

gendum, if any, will

may be visited reg-

), PSTCL, Patiala.

CIL relaxes supply norms for non-regulated customers, IPPs

PRESS TRUST OF INDIA
 Kolkata, December 6

COAL INDIA (CIL) on Friday said it has relaxed norms for supplying the fuel to its customers of the non-regulated sector by extending "letter of credit" to them and allowing an independent power producer (IPP) to transfer coal from one plant to another.

With the credit facility, non-regulated customers from steel, sponge iron, cement, aluminium, MSMEs and IPPs need not to make 100% advance payment for coal and this will enable them to run their plants smoothly, a CIL official said.

"CIL is extending the letter of credit facility to non-regulated customers, allowing them to pay coal value through irrevocable revolving letter of credit (IRLC) mode for supplies through rail mode under fuel supply agreements executed

CIL is extending the letter of credit facility to non-regulated customers, allowing them to pay coal value through the irrevocable revolving letter of credit mode

through linkage auctions," a statement said. This facility hitherto was extended only to power generating companies, the official said, adding that this is in "pursuance of the government's initiatives towards ease of doing business in coal sector". Customers of the non-regulated sector are large in numbers and blockage of working capital in coal movement through railways was, of late, found to have a bearing on their financial health, the miner said.

Earlier, significant amounts of money deposited by these

customers against the coal value for transporting through railways were "locked up in the form of advance", CIL said.

During 2018-19, around 73 million tonne of coal was supplied to the non-regulated sector under the fuel supply agreement, out of a total coal offtake of 608 million tonne.

In a separate initiative, IPPs have been allowed for inter-plant transfer of coal. This means if an independent power generating entity owns two different plants and has two separate fuel supply agreements (FSA) in place, they can transfer coal from one plant to another, owned by it, to improve efficiency in generation and reduce the cost of the fuel.

CIL said this facility was earlier confined to central and state power generating companies. This will cut transportation cost and take the load off the railways during the peak season.

OFFICE OF THE EXECUTIVE ENGINEER (E&M) WC-II

DELHI JAL BOARD: DELHI SARKAR
CHANDRAWAL WATER WORKS NO-1,
CIVIL LINES DELHI-110054

Press NIT NO: 04 (2019-20)/EE(E&M)WC-II

| S. No. | Particulars | Estimate Cost | Tender Fees | Amount of E.M.D. | Date of release of tender in e-procurement solution | Last date/time of receipt of tender through e-procurement |
|--------|--|---------------|-------------|------------------|---|---|
| 1. | S.I.T.C. of treated effluent pumping station for Dwarka for Horticulture Purpose (Re-INVITE) | Item Rate | 500/- | 78700/- | 06.12.2019 3:00 PM Tender ID- 2019_DJB_185090_1 | 17.12.2019 upto 3:00 PM |

NIT along with all terms and conditions is available on DJB website <https://govtprocurement.delhi.gov.in>
 ISSUED BY PRO (WATER)
 Advt. No. J.S.V. 622/19-20

Sd/-
EE (E&M) WC-II

FORM URC-2

Advertisement giving notice about registration under Part I of Chapter XXI [Pursuant to section 374(b) of the Companies Act, 2013 and rule 4(1) of the Companies (Authorised to Register) Rules, 2014]

1. NOTICE IS HEREBY GIVEN that in pursuance of sub-section (2) of section 366 of the Companies Act, 2013, an application is proposed to be made to The Registrar at The Office of the Registrar of Companies, Central Registration Centre, Indian Institute of Corporate Affairs (IICA), Plot No.6,7,8, Sector 5, IMT Manesar, Gurgaon, Haryana India 122050 that M/s. **GGR INFRA DEVELOPERS** a partnership firm may be registered under Part I of Chapter XXI of the Companies Act 2013, as a company private limited by shares.

2. The principal objects of the company are as follows:

a. To continue and carry on the existing business of M/s. **GGR INFRA DEVELOPERS** (a partnership firm) on an ongoing concern basis.
 b. To engage in the business of constructions, contracts, building, erection, development, promotion of buildings, towers, flats, plots, roads, bridges, machines and all other types of civil structures in India or outside India and as manufactures of pre-fabricated and pre-cast houses, buildings and erections and materials, tools, implements, machinery and metal ware in connection therewith.

3. A copy of the draft memorandum and

ED

a - 700016
 87-2047
 dcreditltd.com

HE QUARTER
 019

(₹ in Lakhs)

| Quarter ended 30/09/2019 | Six Months ended 30/09/2019 | Quarter ended 30/09/2018 |
|--------------------------|-----------------------------|--------------------------|
| 1.20 | 141.58 | 62.77 |
| 0.09 | 52.66 | 19.51 |
| 0.09 | 52.66 | 19.51 |
| 2.19 | 40.38 | 16.88 |
| 2.19 | 40.38 | 16.88 |
| 9.30 | 549.30 | 549.30 |
| 0.42 | 0.76 | 0.32 |



TAMILNAD MERCANTILE BANK LIMITED

Regd Office: 57-V.E.Road, Thoothukudi-628002

CIN : U65110TN1921PLC001908

email : shareholders@tmbank.in

NOTICE

Notice is hereby given that the undermentioned share certificates issued by Tamilnad Mercantile Bank Ltd., Head Office, Thoothukudi have been reported as lost / misplaced and in the event of non-receipt of any objection within 15 days from the date of publication of this Notice, the Bank will proceed to issue duplicate share certificate/s thereof. No claim will be entertained by the Bank with respect to original share certificate/s subsequent to the issue of duplicate share certificate/s thereof.

| Sl. No. | Name of shareholder/s | Regd. Folio No/s. | Share Certificate No/s. | Distinctive Number/s | No. of share/s |
|---------|------------------------|-------------------|-------------------------|----------------------|----------------|
| 1 | THANGADURAI.C. | 00018554 | 22175 | 63364-63366 | 3 |
| 2 | ARAVIND KUMAR.B. | 00030971 | 64598 | 42372955-42373454 | 500 |
| | | 00032096 | 65258 | 44450455-44454954 | 4500 |
| 3 | GEO EDWIN RAJ.A. | 00006804 | 52546 | 23872455-23872954 | 500 |
| 4 | MUTHUKUMAR.M.E. | 00029196 | 32871 | 117877-118276 | 400 |
| 5 | ANANTHAPANDIYANNADAR.A | 00024098 | 27730 | 168292-168294 | 3 |
| 6 | KALIAPPAN NADAR.K | 00011943 | 15520 | 270506-270507 | 2 |

